

#### November 07, 2025

#### To

BSE Ltd.
Corporate Relationship Department,
Phiroze Jeejebhoy Towers,
Dalal Street, Mumbai - 400 001

National Stock Exchange of India Ltd. Listing Department,

Exchange Plaza, Bandra-Kurla Complex, Bandra (East), Mumbai- 400 051

Scrip Code: 544057 Symbol: HAPPYFORGE

# <u>Sub: Newspaper Publication pertaining to Financial Results of the Company for the quarter and half year ended 30<sup>th</sup> September 2025</u>

Dear Sir/Ma'am,

Pursuant to Regulation 30 and 47 of the SEBI (Listing Obligations and Disclosure Requirements) Regulations, 2015, as amended, please find enclosed copies of the newspaper advertisement pertaining to Financial Results of the Company for the quarter and half year ended 30<sup>th</sup> September 2025.

The results are published in "Financial Express" (English) and "Jag bani" (Punjabi) on 7<sup>th</sup> November 2025.

Kindly take the above information on record.

Thanking You,

#### For Happy Forgings Limited

Bindu Digitally signed by Bindu Garg

Garg Date: 2025.11.07 15:27:46 +05'30'

(Bindu Garg)
Company Secretary & Compliance Officer,
M.N F6997
Happy Forgings Limited
B-XXIX-2254/1, Kanganwal Road,
P O Jugiana, Ludhiana- 141120







#### **CCL PRODUCTS (INDIA) LIMITED**

Registered Office : Duggirala, Guntur District, Andhra Pradesh - 522 330. CIN No. L15110AP1961PLC000874

			(₹ in Lakns)				
Consolidated							
Quarter ended	Quarter ended	Year ended					
30.09.2025	30.06.2025	30.09.2024	31.03.2025				
(Unaudited)	(Unaudited)	(Unaudited)	(Audited)				
1,12,672,61	1,05,563,89	73,819,77	3,10,574,99				
12,709.25	9,418.98	8,730.75	35,225.33				
12,709.25	9,418.98	9,418.98	35,225.33				
10,085,75	7,244,85	7,395,37	31,033,65				
10,494.27	8,206.73	9,745.21	31,091,94				
2,663.34	2,663.34	2,663.34	2,663.53				
	-	-	1,94,052,21				
7.57	5.44	5.55	23,31				
7,56	5.44	5,54	23,26				
	ended 30.09.2025 (Unaudited) 1,12,672,61 12,709.25 12,709.25 10,085,75 10,494.27 2,663.34	Quarter ended ended         Quarter ended           30.09.2025         30.08.2025           30.08.2025         30.08.2025           11.2672.61         105.563.89           12.709.25         9.418.98           10.085.75         7.244.85           10.494.27         8.206.73           2.663.34         2.663.34           7.57         5.44	ended of model         ended of ended of model           308.02203         308.02203         308.02203         308.02203         308.02203         308.02203         308.02203         308.02203         308.0203         308.0203         78.997.01         78.0203         78.997.01         78.0203         78.997.01         78.0203				

ı	2) Ney data relating to Standardine Financial Results of Ook Froduct	ou to ao unuer .		(₹ in Lakhs)				
ı		Quarter ended	Quarter ended	Quarter ended	Year ended			
ll .	Particulars	30.09.2025	30.06.2025	30.09.2024	31.03.2025			
ı		(Unaudited)	(Unaudited)	(Unaudited)	(Audited)			
ı	Total Income from Operations (₹.In Lakhs)	55,918.02	53,481.08	43,690.32	1,71,799,71			
ı	Profit before tax (₹.in Lakhs)	13,653,10	5,147,88	4,075.12	13,045.32			
ı	Profit after tax (₹.in Lakhs)	11,226,44	3,136,18	2,762,48	9,229,97			
ı	Total comprehensive income after tax (₹.in Lakhs)	11,226,44	3,136.18	2,762.48	9,181.14			

Note: The above is an extract of the detailed format of Quarterly Financial Results filed with the Stock Exchange under Repulsations 33 of the SERI (Listing Diligations and Discission Requirements) Regulations; 2015. The full format of the Contract Princed Results are available on company's verbille at www.colproducts.com and the stock exchanges' websites, www.meshride.com and www.beerindc.wom.archiver.co

By and on behalf of the Board Sd/ Challa Rajendra Prasad

#### SYNGENE INTERNATIONAL LIMITED Syngene

site: www.syngeneintl. on Park, Plot No. 2 & 3,

## EXTRACT OF UNAUDITED CONSOLIDATED FINANCIAL RESULTS FOR THE QUARTER AND HALF YEAR ENDED 30 SEPTEMBER 2025

Particulars	3 months ended 30 September 2025	6 months ended 30 September 2025	3 months ended 30 September 2024
	(Unaudited)	(Unaudited)	(Unaudited)
Revenue from operations	9,106	17,851	8,910
Net profit before exceptional items and tax	852	1,865	1,373
Net profit before tax	852	1,865	1,373
Net profit from ordinary activities after tax	671	1,538	1,061
Total comprehensive income for the period attributable to shareholders [comprising profit for the period (after tax) and other comprehensive			
Income (after tax)]	(717)	364	658
Paid-up equity share capital	4.000	4,000	4.005
(Face value of Rs.10 each)	4,029	4,029	4,025
Earnings per share (of Rs.10 each)	(not annualised)	(not annualised)	(not annualised)
(a) Bastc	1.67	3.82	2.64
(b) Diluted	1,67	3,82	2,64

3 months ended 30 September 2025	6 months ended 30 September 2025	3 months ended 30 September 2024		
(Unaudited)	(Unaudited)	(Unaudited)		
8,301	16,294	8,213		
842	1,684	1,243		
662	1,402	966		
	30 September 2025 (Unaudited) 8,301 842	30 September 2025 30 September 2025 (Unaudited) (Unaudited)  8,301 16,294 842 1,684		

- The statement of unaudited standalone and consolidated financial results (The Statements') of Syngene International Linted (The Company) for the quarter and half year ended 30 September 2025 have been retrieved by the Audt Committee of their menting halo on 55 November 2025 and approved by the Board of Directors of the Company at their meetings held on 05 November 2025. The above Statements have been subjected to limited review by the statutory auditor of the Company. The reports of the statutory auditor are unqualified.

  The Statements have been prepared in accordance with Indian Accounting Standards (Ind AS') prescribed under section 133 of the Companies Act, 2013 and in terms of Regulation 33 of the SEBI (Listing Obligations and Disclosure Regulations, 2015, The above is an extract of the detailed format of unaudited financial results filled with the Stock Exchanges and Under Regulation 33 of the SEBI (Listing Obligations are available on the websites of the Stock Exchanges at www.nseindjc.com and www.sepindjc.com and wisk over a website, come to website of the Company at www.syngeneintl.com and the same can also be accessed by scanning the QR code provided below.

Place: Bangalore Date: 05-11-2025





#### INDIGO PAINTS LIMITED Reg. Off.: Indigo Tower, Street-5, Pallod Farm-2, Baner I Maharashtra- 411045 CIN: L24114PN2000PLC014669

#### idated and Standalone Financial Results for months ended September 30, 2025

	(All amounts in INR lakhs, unless otherwise stated)							
	Consolidated							
Particulars :	Quarter	Ended	Six Mon	Year Ended				
	Sep 30, 2025	Sep 30, 2024	Sep 30, 2025	Sep 30, 2024	Mar 31, 2025			
	(Unaudited)	(Unaudited)	(Unaudited)	(Unaudited)	(Audited)			
Revenue from operations	31,205,91	29,953,47	62,092,30	61,049,75	1,34,067.29			
Net profit for the period before exceptional items *	3,376,57	3,055.23	6,851,99	6,624.08	18,995,39			
Net profit for the period before tax *	3,376,57	3,055.23	6,851.99	6,624.08	18,995.39			
Net profit for the period after tax *	2,524,96	2,225,61	5,130,73	4,891.05	14,216.47			
Total comprehensive income for the period	2,521.66	2,225.96	5,124.14	4,891.74	14,206.52			
Equity share capital	4,767,57	4,763,47	4,767,57	4,763,47	4,763.47			
Reserves excluding revaluation reserves as at								
Balance Sheet date					98,294,47			
Earnings Per Share (Face Value of NR 10F each) (not annualised)								
Basic (Face Value of INR 10/- each)	5.27	4.76	10.71	10.26	29.76			
Diluted (Face Value of INR 10% each)	5.26	4.74	10.68	10.23	29.68			
	Revenue from operations Net profit for the period before exceptional items.* Net profit for the period before tax.* Net profit for the period after tax.* Net profit for the period after tax.* Total comprehensive income for the period Equity share capital. Revenue sculding revisioning revenues as at Balanco Sheer date Earrings Per Share Fiss Value fix the capit for amounted Basic Fisse Value fix the capit.	Persodirs  Quarter  Sep 30, 2025  (Quastiss)  Revenue from operations  31,0525  Net profit for the period before exceptional items * 3,376,57  Net profit for the period before tax * 3,376,57  Net profit for the period defer tax * 2,252,56  Total correptivenesive income for the period  2,521,66  Reserves excluding revolutioning revenues as at Balance Sheed table.  Earrings Per Share Fixe Value / NR 15 touchjiert annualised  Basic Fixe Value fix NR 15 touchjiert annualised  5,277  5	Quarter Ended   Sep 19, 2025   Sep 39, 2026   Sep	Consolidate   Particulars   Quarter Ended   Six Monte   Particulars   Quarter Ended   Six Monte   Particulars   Quarter Ended   Six Monte   Quarter Ended   Six Monte   Quarter Ended   Six Monte   Quarter Ended   Quarter	Consolidates			

Place : Pune Date : November 6, 2025 

NOLE: 1. The above is an extract of the detailed format of unaudited financial results filed with the Stock Exchanges under Regulation 33 of the SEBI (Listing Obligation and Disclosure Requirements) Regulations, 2015. The full format of the unaudited financial results is swalable on the Stock Cichange websites (URL: https://www.neeinda.com, https://www.besinda.com/and also on the Company's website (URL: https://www.indigopaints.com/. Vertificated listing facility in label of fundational page of policy listing and the stock of th

		Quarter	Ended	Six Month	Year Ended	
Sr. No.	Particulars	Sep 30, 2025	Sep 30, 2024	Sep 30, 2025	Sen 30 2024	Mar 31, 2025
		(Unaudited)	(Unaudited)	(Unaudited)	(Unaudited)	(Audited)
1.	Revenue from operations	29,850.18	28,854.83	59,335.40	58,249.64	1,27,719.20
2.	Net profit for the period before exceptional items *	3,413,64	3,295,02	6,931,21	6,837,25	19,223,41
3.	Net profit for the period before tax *	3,413.64	3,295.02	6,931,21	6,837.25	19,223,41
4.	Net profit for the period after tax *	2,553,31	2,412,36	5,189,04	5,058,16	14,394.24
5.	Total comprehensive income for the period	2,547.55	2,410.69	5,177,53	5,054.82	14,371,24
6.	Equity share capital	4,767.57	4,763,47	4,767.57	4,763.47	4,763,47
7.	Reserves excluding revaluation reserves as at					
	Balance Sheet date					1,00,050.20
8.	Earnings Per Share (Face Value of INR 10F each) (not annualised)					
	Basic (Face Value of NR 101-each)	5,36	5.06	10,89	10,62	30,22

Diluted (Face Value of INR 101 each) 5.35 5.05 10.86 10.59 30.14

\* There are no extraordinary items in any of the period disclosed above.



For Indigo Paints Limited Sd<sup>Q</sup> Hemant Jalan Chairman & Managing Director DIN: 00080942



### **HAPPY FORGINGS LIMITED**

CIN: 28910PB1979PLC004008

Registered Office: B-XXIX, 2254/1, Kanganwal Road, P O Jugiana, Ludhiana-141120, Punjab, India,
Telephone: +91 161 5217162, Email: complianceofficer@happyforgingsltd.co.in / Website: www.happyforgingsltd.com

Extract of Unaudited Statement of Standalone and Consolidated Financial Results for the quarter ended & half year ended September 30, 2025

(Figures in ₹ Lakhs, except per share dat CONSOLIDATED Particulars STANDAL ONE Half Year Ended Ha**l**f Year Ended | 30.09.2025 | 30.06.2025 | 30.08.2024 | 30.08.2024 | 30.08.2025 | 30.08.2025 | 30.08.2025 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30.08.2026 | 30. levenue from operations Other Income 144,646.28 38,363.56 36,415.38 37,421.33 74,778.94 35.967.41 9,860.37 8,864.33 9,722.45 18,724.70 74,779.12 72,339.91 144,646.28 18,725.16 18,316.43 35,967.41 Net Profit /(loss) for the period 9,860.62 8,864.54 9.728.34 18,304.88 before Tax ,exceptional and/or extraordinary items)

Net Profit /(loss) for the period (before Tax after exceptional 9.860.62 8.864.54 9.728.34 18.725.16 18.316.43 35.967.41 9.860.37 8.864.33 9.722.45 18.724.70 18.304.88 35.955.34 and/or extraordinary Items)
Net Profit /(loss) for the period 7.343.83 6.569.02 7.142.84 13,912,85 13,528.48 26,757.46 7.343.58 6.568.81 7.136.95 13.912.39 13.516.93 26,743,63 (after Tax after exceptional and/or extraordinary items)
Total comprehensive income for the period (comprising Profit/ 6 107 19 6,771.01 13 462 8 13 340 7 (Loss) for the period (after Tax) and other Comprehensive Incom (after Tax) Equity Share Capital 1,886.09 1,885.72 1,884.10 1,886.09 1,884.10 1 884 84 1,886.09 1,885.72 1,884.10 1,886.09 1,884.10 1,884.84 Equity Snare Capital
Reserves (excluding Revaluation
Reserve) as shown in the Audited
Balance Sheet of the previous Year
Earning per equity share of face 83 083.80

14.36 Earning per share (Diluted) (in ₹) 14.73 28.39 6.96 14.73 Note: 1. The above is an extract of the detailed format of financial result filed with the Stock Exchange (s) under Regulation 33 of the SEBI (Lis ns and Disclosure Requ

The above financial result have been reviewed and recommended by the Audit Committee and have been approved and taken on record by the Board of Directors at its meeting held on 6th November 2025.
 The full format of the financial results are available on the website of the Company, and on the website of stock exchanges, BSE and NSE.

6.97

The same can be accessed by scanning the QR code provided below:

value of Rs 2/- each Earning per share (Basic) (in ₹)

Date: 6th November, 2025 Place: Ludhiana



14.76

For and on behalf of the Board of Director Ashish Garg Managing Director DIN: 01829082

14.76

28.39

#### **AARTI INDUSTRIES LIMITED**

28.40

6.97

CIN: L24110GJ1984PLC007301

Regd, Off.: Plot Nos. 801/23, GIDC, Phase III, , Vapl, Dist. Valsad, GJ-396195

Website: www.aarti-industries.com; Email: investorrelations@aarti-industries.co

AARTI INDUSTRIES Extract of Unaudited Financial Results for the Quarter and Half Year Ended September 30, 2025

Particulars 37 130 316 93 42 135 179 101 55 144 340 106 43 52 149 189

1 Total Income from Operations (Net)
2 Net Profit (ILoss) for the period (before Tax, Exceptional androf Extraordinary Items)
3 Net Profit (ILoss) for the period before tax (after Exceptional androf Extraordinary Items)
4 Net Profit (ILoss) for the period after tax (after Exceptional androf Extraordinary Items)
5 Total Comprehensive Income for the period (Comprising Profit (Loss) for the period (after tax) and Other Comprehensive Income (after tax)
6 Pad-up Equity Share Capital (Face Vaturo of Rs. 5t each)
7 Reserves (excluding Revaluation Reserve)
8 Net Worth
9 Earnings Per Share (of Rs. 5t each)
7 (for continuing and discontinued operations)
1 Basic:
2. Dilutod:
Notes: 307 331 181 181 181 5,723 5,667 5,450 5,723 5,450 5,712 5,655 5,443 5,712 5,443

| 1. sibsc. | 2. Dilutid: 2. Dilutid: 2.77 | 1.20 | 1.52 | 3.97 | 5.32 | 9.00 | 4... | ... |
| 2. Dilutid: 2. Dilutid: 3. Sibsc. | 2. Dilutid: 4. Dilutid: 4. Sibsc. | 2. Dilutid: 4. Dilu

FOR AARTI INDUSTRIES I IMITED SD/-RAJENDRA V. GOGRI CHAIRMAN AND MANAGING DIRECTOR DIN: 00061003

Chandigarh Chandigarh

COSMIC CRF

Place: Mumbai Date: November 6, 2025

#### COSMIC CRF LIMITED

CIN-12710WB2021PLC250447
Registered Office : 19, Monohar Pukur Road, 2nd Floor, Kolkata-700029
email: cs@cosmiccrf.com, Phone : +91 33 7964 7499
websits: www.cosmicart.com

UNAUD	UNAUDITED STANDALONE AND CONSOLIDATED FINANCIAL RESULTS FOR THE HALF YEAR ENDED 30TH SEPTEMBER, 2025 (₹ in Lakhs)											
			STAND	ALONE			CONSOLIDATED					
			Half Year Ended		Year Ended		Year Ended					
SL.NO	PARTICULARS	30.09.2025 (Unaudited)	31.03.2025 (Audited)	30.09.2024 (Unaudited)	31.03.2025 (Audited)	30.09.2025 (Unaudited)	31.03.2025 (Audited)	30.09.2024 (Unaudited)	31.03.2025 (Audited)			
1.	Total Income from Operations	16,377.48	14,315.87	15,864.98	30,180.85	30,716.70	23,257.59	16,939.89	40,197.48			
2.	Net Profit/(Loss) for the Period (Before Tax, Exceptional and/or Extra Ordinary Items)	2,086.56	878.28	1,600.63	2,478.91	3,115.24	1,488,30	1,628.76	3,117.06			
3,	Net Profit/(Loss) for the period before Tax. (after Exceptional items and/or Extra Ordinary Items)	2,086.56	878.28	1,600.63	2,478.91	3,115.24	1,488.30	2,220.34	3,708,64			
4.	Net Profit/(Loss) for the Period after Tax ( after Exceptional and/or Extra Ordinary (tems)	1,532,13	624.32	1,208.78	1,833.10	2,450.20	1,145.00	1,757.64	2,902.64			
5.	Total Comprehensive Income for the period (Comprising Profit/(Loss) for the Period (after tax) and other Comprehensive Income (after tax)	-	-	-	-	-		-	-			
6.	Paid-up Equity Share Capital	918.76	918.76	819.80	918.76	918.76	918,76	819.80	918.76			
7.	Other Equity	38,144,74	16,498,20	20,114,42	36,612,62	39,977,64	37,972,47	20,114,42	37,972,47			
8.	Earning Per Share											
	Basic	18.69	7.46	14.74	22.20	29.89	13.71	21.44	35.15			
	Diluted	18,69	7,46	14,74	22,20	29,89	13,71	21,44	35,15			

- settlement of the Issue.

  The Crosolidates of Prancial Results include the francial results of both subsidiaries of the company namely Mis N. S. Engineering Projects P.A. List, and Mis Cosmic Springs & Engineers List, which have been from the financial year 2024-62.

  For and on behalf of the Be The Advanced Transition of the Cosmon of t For and on behalf of the Board of Directors Cosmic CRF Limited

Sd/-Aditya Vikram Birla Managing Director DIN: 06613927







### ਟੀ-20 ਵਰਲਡ ਕੱਪ-2026 ਫਾਈਨਲ ਦੀ ਮੇਜ਼ਬਾਨੀ ਕਰੇਗਾ ਅਹਿਮਦਾਬਾਦ

ਨਵੀਂ ਦਿੱਲੀ, 6 ਨਵੰਬਰ (ਭਾਸ਼ਾ)- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਲਈ ਜਿਹੜੀਆਂ ਮੇਜ਼ਬਾਨ ਬਾਵਾਂ ਦੀ ਸੂਚੀ ਤਿਆਕ ਕੀਤੀ ਹੈ, ਉਸ ਆਨਿਮਦਾਬਾਦ, ਦਿੱਲੀ, ਕੋਰਕਟਾਰ, ਹਰਣੀ ਅਤੇ ਮੁੰਬਈ ਨੂੰ ਸ਼ਾਮਲ ਕੀਤਾ ਗਿਆ ਹੈ। ਫਾਈਨਲ ਅਹਿਮਦਾਬਾਦ 'ਚ ਖੇਡਿਆ ਜਾਵੇਗਾ। 2023 ਦਾ ਵਨਡੇ ਵਰਲਡ ਕੱਪ ਦਾ ਫਾਈਨਲ ਵੀ ਅਹਿਮਦਾਬਾਦ 'ਚ ਭਾਰਤ ਅਤੇ ਆਸਟਰੇਲੀਆ ਵਿਚਕਾਰ ਖੇਡਿਆ ਗਿਆ ਸੀ, ਜੋ 1 ਲੱਖ ਤੋਂ ਵੱਧ ਦਰਸ਼ਕਾਂ ਦੀ ਸਮਰੱਥਾ ਨਾਲ ਦਨੀਆ ਦਾ ਸਭ ਤੋਂ ਵੱਡਾ ਕਿਕਟ ਮੈਦਾਨ ਹੈ।ਵਰਲਡ ਕੱਪ 2023 ਭਾਰਤ ਵਿਜ 10 ਸਾਵਾਂ 'ਤੇ ਮੇਤਿਆ ਗਿਆ ਸੀ। ਟੀ-20 ਵਰਲਤ ਗੱ। ਵਿਚ 10 ਕਾਵਾਂ 'ਤੇ ਧੀਡਾਮਾ ਗਿਆ ਸੀ।' ਈ-20 ਵਰਲਡ ਦਾ ਸਹਿ-ਮੇਜ਼ਬਾਨ ਸ਼੍ਰੀਲੰਕਾ ਹੋਵੇਗਾ, ਜੋ ਭਾਰਤ ਨਾਲ ਹੋਏ ਇੰਤਜ਼ ਅਧੀਨ ਪਾਕਿਸਤਾਨ ਲਈ ਬਦਲਵਾਂ ਮੈਦਾਨ ਹੋਵੇਗਾ।

#### ਅਨਿਸਿਮੋਵਾ ਨੇ ਅੰਤਿਮ 4 'ਚ ਜਗ੍ਹਾ ਬਣਾਈ



ਰੀਆਦ, 6 ਨਵੰਬਰ (ਏ. ਪੀ.)- ਅਮਾਂਡਾ ਅਨਿਸਿਮੋਵਾ ਨੇ ਪਹਿਲਾ ਸੈੱਟ ਟਾਈਬ੍ਰੇਕਰ 'ਚ ਗੁਆਉਣ ਦੇ ਬਾਵਜੂਦ ਸ਼ਾਨਦਾਰ ਵਾਪਸੀ ਕਰਦਿਆਂ ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਿਜ਼ ਇਗਾ ਸਵਿਆਤੇਕ ਨੂੰ 6-7 (3), 6-4, 6-2 ਨਾਲ ਹਰਾ ਕੇ ਡਬਲਯੂ. ਟੀ. ਏ. ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਐਤਿਮ 4

ਵਿਚ ਪ੍ਰਵੇਸ਼ ਕੀਤਾ। ਅਮਰੀਕਾ ਦੀ ਇਸ 24 ਸਾਲਾ ਖਿਡਾਰਨ ਨੇ ਵਿੰਬਲਡਨ ਦੇ ਫਾਈਨਲ 'ਚ ਪੋਲੈਂਡ ਦੀ ਖਿਡਾਰਨ ਤੋਂ 6-0, 6-0 ਨਾਲ ਹਰ ਮੈਚ ਦੇ ਬਾਅਦ ਸਵਿਆਟੇਕ 'ਤੇ ਲਗਾਤਾਰ ਦੂਜੀ ਜਿੱਤ

#### ਫੀਫਾ ਕਰੇਗਾ ਲੋਕਾਂ ਨੂੰ 'ਫੀਫਾ ਸ਼ਾਂਤੀ ਪਰਸਕਾਰ' ਨਾਲ ਸਨਮਾਨਿਤ

ਜਿਨੇਵਾ, 6 ਨਵੰਬਰ (ਯੂ. ਐੱਨ. ਆਈ.)- ਫੈੱਡਰੇਸ਼ਨ ਇੰਟਰਨੈਸ਼ਨਲ ਡੀ. ਫੁੱਟਬਾਲ ਐੱਸੋਸੀਏਸ਼ਨ (ਫੀਫਾ) ਦੁਨੀਆ 'ਚ ਸੰਘਰਸ਼ਾਂ ਨੂੰ ਸਮਾਪਤ ਕਰਨ ਵਾਲੇ ਅਤੇ ਸ਼ਾਂਤੀ ਦੇ ਯਤਨ ਕਰਨ ਵਾਲੇ ਲੋਕਾਂ ਨੂੰ ਅਗਲੇ ਵਿਸ਼ਵ ਕੱਪ ਦੇ ਫਾਈਨਲ ਦੌਰਾਨ 'ਫੀਫਾ

ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ ਕਰੇਗਾ। ਫੀਫਾ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ `ਚ ਕਿਹਾ ਕਿ 'ਫੀਫਾ ਸ਼ਾਂਤੀ ਪੁਰਸਕਾਰ' ਫੁੱਟਬਾਲ ਦੀ ਦੁਨੀਆ ਨੂੰ ਇਕਮੁੱਠ ਕਰਦਾ ਹੈ। ਇਹ ਦੁਨੀਆ ਭਰ ਦੇ 5 ਅਰਬ ਤੋਂ ਜ਼ਿਆਦਾ ਫੁੱਟਬਾਲ ਪਸੰਦ

## Interesting ■ Facts 「

ਗੁਰਾਵਾ ਪ੍ਰਸ਼ਸ਼ਤ .... ਪ੍ਰਾਗ ਨੇ 12 ਮੈਚਾਂ 'ਚ 683 ਦੌੜਾਂ — 'ਦਾ 'ਤ 25 ਜੌਕੇ ਅਤੇ ਬਣਾਈਆਂ ਸਨ, ਜਿਸ 'ਚ 25 ਚੌਕੇ ਅਤੇ 78 ਛੱਕੇ ਸ਼ਾਮਿਲ ਸਨ। ਇਹੀ ਨਹੀਂ, ਉਹ 27 ਵਿਕਟਾਂ ਨਾਲ ਟਾਪ ਵਿਕਟ ਟੇਕਰ ਵੀ ਬਣਿਆ ਸੀ।

ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਉਟ ਹੋਣ



ਆਸਟੇਲੀਆਈ ਜ਼ਮੀਨ 'ਤੇ ਖੇਡੀਆਂ ਗਈਆਂ 21 ਟੈਸਟ ਪਾਰੀਆਂ 'ਚ 50 ਤੋਂ ਜ਼ਿਆਦਾ ਦੀ ਔਸਤ ਨਾਲ 1000 ਤੋਂ ਵਧ ਦੌੜਾਂ ਬਣਾਈਆਂ ਹਨ. ਜਿਸ 'ਚ ਉਸ ਦੇ ਨਾਂ 4 ਸੈਂਕੜੇ



# ਲੈ ਕੇ ਰੂਸੀ ਗ੍ਰੈਂਡਮਾਸਟਰ ਇਯਾਨ ਨੇਪੋਮਿੰਯਾਚੀ ਨੇ ਚੁੱਕੇ ਸਵਾਲ

#### ਗੋਆ 'ਚ ਆਯੋਜਿਤ ਚੈੱਸ ਵਰਲਡ ਕੱਪ 'ਚ ਮੈਚ ਖਤਮ ਹੁੰਦੇ ਹੀ ਤੁਰੰਤ ਛੱਡਿਆ ਹੋਟਲ, ਕਿਹਾ- ਇਥੋਂ ਜਾਂਦਿਆਂ ਦੁੱਖ ਨਹੀਂ ਹੁੰਦਾ

ਆਲ ਇੰਡੀਆ ਚੈੱਸ ਫੈੱਡਰੇਸ਼ਨ ਨੇ

ਗੋਆ ਚੈੱਸ ਵਰਲਡ ਕੱਪ ਨੂੰ ਲੈ ਕੇ ਵਿਵਾਦਾਂ 'ਚ ਆਏ ਆਲ ਇੰਡੀਆ ਚੈੱਸ ਫੈੱਡਰੇਸ਼ਨ 'ਤੇ ਪਹਿਲਾਂ ਵੀ ਕਈ ਵਾਰੂ ਦੋਸ਼ੁਲੱਗ ਚੁੱਕੇ ਹਨ।ਜਿੱਤ ਤੋਂ ਬਾਅਦ ਟਰਾਫੀ

ਦੇ ਗੰਮ ਹੋਣ ਤੋਂ ਲੈ ਕੇ ਹਿਸਾਬ-ਕਿਤਾਬ 'ਚ ਗੜਬੜੀ ਸਬੰਧੀ ਸਮੇਂ-ਸਮੇਂ 'ਤੇ ਫੈੱਡਰੇਸ਼ਨ 'ਤੇ ਸਵਾਲ ਖੜੇ ਹੈਦੇ ਰਹੇ

ਗੁੰਮ ਹੋਣ ਨਾਲ ਜੁੜਿਆ ਹੋਇਆ ਹੈ। ਅਸਲ 'ਚ ਭਾਰਤ

ਹਨ।ਇਸ ਦਾ ਸਭ ਤੋਂ ਹੈਰਾਨ ਕਰਨ ਵਾਲਾ ਕਿੱਸਾ

ਜਲੰਧਰ, 6 ਨਵੰਬਰ (ਅਨਿਲ ਪਾਹਵਾ)-ਭਾਰਤ 'ਚ ਕਿਤਿਓਂ ਵੀ ਆਉਣ ਵਾਲੇ ਮਹਿਮਾਨ ਨੂੰ ਸਿਰ-ਅੱਖਾਂ 'ਤੇ ਬਿਠਾਇਆ ਜਾਂਦਾ ਹੈ। ਪ੍ਰਹੁਣਾਚਾਰੀ 'ਚ ਭਾਰਤ ਦਾ ਕੋਈ ਮੁਕਾਬਲਾ ਨਹੀਂ

ਹੈ ਪਰ ਜੇਕਰ ਭਾਰਤ 'ਚ ਖੇਡਣ ਲਈ ਖੇਡ ਖਤਮ ਹੋਣ ਤੋਂ ਬਾਅਦ ਹੋਟਲ 'ਚ 1 ਘੰਟਾ ਵੀ ਰੁਕਣਾ ਮੁਸ਼ਕਿਲ ਹੋ ਜਾਵੇ ਤਾਂ ਕਿਤੇ ਨਾਲ ਕਿਤੇ ਪ੍ਰਹੁਣਾਚਾਰੀ 'ਚ ਕਮੀ ਹੋਵੇਗੀ, ਨਹੀਂ ਤਾਂ ਕੋਈ ਇਕੋ ਜੋਪ ਸਾਲ

ਕਮੀ ਹੋਵੇਗੀ, ਨਹੀਂ ਤਾਂ ਕੋਈ ਇਨ ਵੇਖ ਨਾਲ ਬਿਹ ਨਹੀਂ ਕਹਿੰਦਾ ਕਿ 'ਇਹ ਉਨ੍ਹਾਂ ਬਾਵਾਂ 'ਚੋਂ ਹੈ, ਜਿੱਥੋਂ ਜਾਂਦੇ ਸਮੇਂ ਵੇਖ ਨਹੀਂ ਹੁੰਦਾ!' ਜੀ ਹਾਂ, ਅਸੀਂ ਗੋਲ ਕਰ ਰਹੇ ਹਾਂ, ਰੂਸੀ ਗੁੰਡਮਾਸਟਰ ਇਯਾਨ ਨੌਪੰਮਿਨਯਾਵੀ ਦੀ. ਜੋ ਹਾਲ ਹੀ 'ਚ ਭਾਰਤ ਦੇ ਗੋਆ 'ਚ ਆਪੰਜ਼ਤ ਚੋਂਸ ਵਰਲਡ ਕੰਪ 'ਚ ਹਿੰਸਾ ਲੈਣ ਆਇਆ ਸੀ। ਉਸ ਨੇ ਮੋਚ ਖਤਮ ਹੋਣ ਦੇ ਤੁਰੰਤ ਬਾਅਦ ਹੋਟਲ ਛੱਡ ਦਿੱਤਾ ਅਤੇ ਵਾਪਸ ਆਪਣੇ ਦੇਸ਼ ਨੂੰ ਰਵਾਨਾ ਹੋ ਗਿਆ। ਵੇਸ਼ੇ ਇਥੋਂ ਤੱਕ ਆਮ ਗੱਲ ਸੀ ਕਿ ਉਹ ਜੋਖ ਖਤਮ ਹੋਣ ਦੇ ਤੁਰੰਤ ਬਾਅਦ ਆਪਣਦੇ ਦੇਸ਼ ਨੂੰ ਰਵਾਨਾ ਹੋ ਮੈਚ ਖਤਮ ਹੋਣ ਤੋਂ ਬਾਅਦ ਆਪਣੇ ਦੇਸ਼ ਲਈ ਰਵਾਨਾ ਹੋ ਗਿਆ ਪਰ ਉਹ ਆਰਾਮਦਾਇਕ ਮਹਿਸੂਸ ਨਹੀਂ ਕਰ ਰਿਹਾ ਸੀ। ਇਸ ਗੱਲ ਦਾ ਅਦੇਂ ਮਹਰੂਸ ਨਹਾਂ ਕਰ ਲੋਡ ਸਮਾਤਤ ਤਨ ਪਤਾ ਲੱਗਾ ਜਦੋਂ ਉਸ ਨੇ ਕਿਹਾ, "ਇਹ ਜਗ੍ਹਾ ਉਨ੍ਹਾਂ ਥਾਵਾਂ 'ਚੋਂ ਹੈ, ਜਿੱਥੋਂ ਜਾਂਦਿਆਂ ਉਸ ਨੂੰ ਦੁੱਖ ਨਹੀਂ

#### ਫੈੱਡਰੇਸ਼ਨ ਦੀ ਵਿਵਸਥਾ 'ਤੇ ਸਵਾਲ

ਅਸਲ 'ਚ ਭਾਰਤ ਦੇ ਗੋਆ 'ਚ ਚੈੱਸ ਵਰਲਡ ਕੱਪ ਖੇਡਿਆ ਜਾ ਰਿਹਾ ਹੈ, ਜੋ 31 ਅਕਤੂਬਰ ਤੋਂ ਸ਼ੁਰੂ ਹੋਇਆ ਅਤੇ 27 ਨਵੰਬਰ ਤੱਕ ਚੱਲਗਾ। ਇਹ ਹਿਰਆਂ ਅਤੇ 27 ਨਵਬੰਧ ਤੋਂ ਚਲਹਾਜ਼ ਜਿਹੂ ਟੂਰਨਾਮੈਂਟ ਇੰਟਰਨੈਸ਼ਨਲ ਚੈੱਸ ਫੈੱਡਰੇਸ਼ਨ (ਫਿਡੇ) ਵਲੋਂ ਆਯੋਜਿਤ ਕੀਤਾ ਜਾ ਰਿਹੇ ਹੈ ਅਤੇ ਭਾਰਤ 'ਚ ਇਸ ਆਯੋਜਨ ਦੀ ਹੋਸਟ ਆਲ ਇੰਡੀਆ ਚੈੱਸ ਫੈੱਡਰੇਸ਼ਨ ਹੈ। ਉਕਤ ਜਾਣਕਾਰੀ ਮੁਹੱਈਆ ਕਰਵਾਉਣ ਦਾ ਹੈ। ਉਕਤ ਜਾਣਕਾਰੀ ਮੁਹੱਈਆ ਕਰਵਾਉਣ ਦਾ ਇਕ ਹੀ ਮਕਸਦ ਸੀ, ਉਹ ਇਹ ਕਿ ਆਖਿਰ ਰੂਸੀ



ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ।

ਸ਼ਧ ਤਰੋਂ ਤੋਂ ਜ਼ਿਲਵਾਰ ਹੈ। 'ਤੇ ਬਾਹਰ ਹੋਣ ਤੋਂ ਬਾਅਦ ਨੰਪੋ ਨੇ ਸ਼ਿਰਵ 1 ਘੰਟੇ 'ਚ ਹੋਟਲ ਛੱਡ ਦਿੱਤਾ ਅਤੇ ਭਾਰਤ ਦੀ ਅਧਾਜ਼ਨ ਨਾਲਾਤ 'ਤੇ ਸਪੱਖਣ ਤੋਂ ਚੋਣ ਲਾਲੀ ਜ਼ਾਹਿਰ ਕੀਤੀ। ਉਸ ਦਾ ਇਹ ਕਹਿਣਾ ਕਿ "ਇਹ ਉਨ੍ਹਾਂ ਬਾਵਾਂ 'ਚੋਂ ਹੈ, ਜਿੱਥੇ ਜਾਂਦੇ ਸਮੇਂ ਦੁੱਤ ਕਿ ਰਹੀ ਹੁੰਦਾ" -ਸਿਰਵ ਇਕ ਨਾਜ਼ਜ਼ੀ ਨਾਹਿ, ਸ਼ਲਕਿ ਭਾਰਤ ਦੇ ਖੇਡ ਆਯੋਜਨ ਤੰਤਰ ਲਈ ਇਕ ਕੀਡੀਰ ਸੋਕੇਤ ਹੈ ਅਤੇ ਇਹ ਸਿਕੇਤ ਹੋਤਾ ਵਿੱਚ ਜਾਂਦੇ ਸਮੇਂ ਉੱਝ ਨਹੀਂ ਹੁੰਦਾ 'ਤੇ ਤਰ ਲਈ ਇਕ ਕੀਡੀਰ ਸੋਕੇਤ ਹੈ ਅਤੇ ਇਹ ਸਿਕੇਤ ਹੋਤਾ ਲਈ ਇਕ ਕੀਡੀਰ ਸੋਕੇਤ ਹੈ ਅਤੇ ਇਹ ਸਿਕੇਤ ਹੋਤਾ ਲਈ ਇਕ ਕੀਡੀਰ ਸ਼ਕੇਤ ਹੈ ਅਤੇ ਇਹ ਸਿਕੇਤ ਹੋਤਾ ਲਈ ਇਕ ਕੀਡੀਰ ਸ਼ਕੇਤ ਹੈ ਅਤੇ ਇਹ ਸਿਕੇਤ ਹੋਤਾ ਲਿਆ ਹੈ ਜਾਂਦੇ ਸ਼ਕਤ ਦੀ ਲਗਾ ਜ਼ਕਤ ਜਿਹੜੇ ਜਾਂਦੇ ਸ਼ਕਤ ਹੋਤਾਂ ਜ਼ਕਤ ਜਾਂਦੇ ਸ਼ਕਤ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਹੋਤਾਂ ਜ਼ਕਤ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜ਼ਕਤ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜ਼ਕਤ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਿਲਦੇ ਜ਼ਕਤ ਜਿਹੜੇ ਜਾਂਦੇ ਸ਼ਕਤ ਜਿਹੜੇ ਜ਼ਕਤ ਜਿਹੜੇ ਜਾਂਦੇ ਸ਼ਕਤ ਜਾਂਦੇ ਸ਼ਕਤ ਜਾਂਦੇ ਸ਼ਕਤ ਜਿਹੜੇ ਜਾਂਦੇ ਸ਼ਕਤ ਜਾਂਦੇ ਜਾਂਦੇ ਸ਼ਕਤ ਜਿਹੜੇ ਜਾਂਦੇ ਜਾਂਦੇ ਸ਼ਕਤ ਜਿਹੜੇ ਜਾਂਦੇ ਜਾਂਦੇ ਜਾਂਦੇ ਸ਼ਕਤ ਜਿਹੜੇ ਜਾਂਦੇ ਜਾਂਦੇ ਜਿਹੜੇ ਜਾਂਦੇ ਜਾਂਦੇ ਸ਼ਕਤ ਜਿਹੜੇ ਜਾਂਦੇ ਜ ਆਲ ਇੰਡੀਆ ਚੈੱਸ ਫੈੱਡਰੇਸ਼ਨ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ।

#### ਫੈੱਡਰੇਸ਼ਨ ਦੀਆਂ ਕਮੀਆਂ ਕਾਰਨ ਦੂਸਰੇ ਦੇਸ਼ਾਂ 'ਚ ਭਾਰਤ ਦੇ ਅਕਸ 'ਤੇ ਕੀ ਅਸਰ ਪਵੇਗਾ, ਇਸ 'ਤੇ ਜ਼ਿਆਦਾ ਡੂੰਘਾਈ 'ਚ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇੰਨੀ ਤਾਂ ਹਰ ਪਾਠਕ ਸਮਝ ਰੱਖਦਾ ਹੈ ਕਿ ਇਸ ਦਾ ਭਾਰਤ ਦੀ ਖੇਡ

ਨੇ 2022 ਵਿਚ 'ਗੈਪ੍ਰਿੰਡਾਸ਼ਵਿਲੀ ਟਰਾਫੀ' ਜਿੱਤੀ ਸੀ। 2024 ਵਿਚ ਜਦੋਂ ਟੂਰਨਾਮੈਂਟ 'ਚ ਅਗਲੇ ਜੇਤੂ ਨੂੰ ਟਰਾਫੀ ਦੇਣ ਲਈ ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ (ਫਿਡੇ) ਨੇ ਟਰਾਫੀ ਮੰਗੀ ਤਾਂ ਗੱਲ ਸਾਹਮਣੇ ਆਈ ਕਿ ਟਰਾਫੀ ਤਾਂ ਗੁਆਚ ਗਈ ਹੈ।ਉਸ ਸਮੇਂ ਬੁੱਡਾਪੇਸਟ 'ਚ ਚੈੱਸ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਸੀ।ਉਸ ਦੌਰਾਨ ਵੀ ਆਲ ਇੰਡੀਆ ਚੈੱਸ ਫੈੱਡਰੇਸ਼ਨ ਨੇ ਖੂਬ ਕਿਰਕਰੀ ਕਰਵਾਈ ਸੀ। ਹੈਰਾਨੀ ਦੀ ਗੱਲ ਹੈ ਕਿ ਟਰਾਫੀ ਇਕ ਮਹੀਨੇ ਤੋਂ ਜ਼ਿਆਦਾ

ਵਿਵਸਥਾ 'ਤੇ ਕੀ ਅਸਰ ਪਵੇਗਾ।

ਫੈੱਡਰੇਸ਼ਨ ਦੀ ਲਾਪ੍ਰਵਾਹੀ ਕਾਰਨ ਭਾਰਤ

ਦੇ ਅਕਸ ਨੂੰ ਲੱਗ ਸਕਦੀ ਏ ਢਾਅ

ਜੇਕਰ ਦੂਸਰੇ ਦੇਸ਼ ਤੋਂ ਆਏ ਇਕ ਗ੍ਰੈਂਡਮਾਸਟਰ ਨੂੰ

ਨਮਾਇੰਦਗੀ ਕਰ ਰਹੇ ਹਨ। ਆਲ ਇੰਡੀਆ ਚੈੱਸ

#### ਫੈੱਡਰੇਸ਼ਨ ਦਾ ਵਿਵਾਦਾਂ ਨਾਲ ਪਰਾਣਾ ਰਿਸ਼ਤਾ !

ਆਲ ਇੰਡੀਆ ਚੈੱਸ ਫੈੱਡਰੇਸ਼ਨ 'ਤੇ ਅਕਸਰ ਖਿਡਾਰੀਆਂ ਨੂੰ ਗੈਰ-ਅਧਿਕਾਰਕ ਟੂਰਨਾਮੈਂਟ 'ਚ ਹਿੱਸਾ ਲੈ ਕੇ ਰੋਕਣ ਜਾਂ ਉਨ੍ਹਾਂ 'ਤੇ ਪਾਬੰਦੀ ਲਾਉਣ ਦਾ ਦੇਸ਼ ਲਾਇਆ ਜਾਂਦਾ ਹੈ, ਜੋ ਮੁਕਾਬਲੇਬਾਜ਼ੀ ਵਿਰੋਧੀ ਵਿਵਹਾਰ

ਮੰਨਿਆ ਗਿਆ ਹੈ। ਮਾਨਆ ਗਿਆ ਹੈ। ਇਸ ਦੇ ਨਾਲ ਹੀ ਅੰਦਰੂਨੀ ਮੈਨੇਜਮੈਂਟ ਅਤੇ ਦਸਤਾਵੇਜ਼ਾਂ ਦੇ ਹੋਣ ਨੂੰ ਲੈਕੇਵੀ 2024 'ਚਫੈੱਡਰੇਸ਼ਨ ਨੇ ਆਪਣੇ

ਚ ਫੈਂਡਰਸ਼ਨ ਨੇ ਆਪਣੇ ਸਾਬਕਾ ਸਕੱਤਰ, ਭਰਤ ਸਿੰਘ ਚੌਹਾਨ ਨੂੰ 'ਗੁੰਮ ਹੋਏ ਦਸਤਾਵੇਜਾਂ' ਅਤੇ 'ਮਾੜੇ ਪ੍ਥੇਧਾਂ' ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਫੈਂਡਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਟਰਾਫੀ

ਅਤੇ ਦਸਤਾਵੇਜਾਂ ਦੇ ਗਾਇਬ ਹੋਣ ਦੀ ਜਾਂਚ ਦੇ ਨਾਲ-ਨਾਲ ਵਿੱਤੀ ਬੇਨਿਯਮੀਆਂ ਦੀ ਵੀ ਜਾਂਚ ਲਈ ਇਕ ਨਾਲ ਵਿਭੀ ਬਨਿਆਮਆਂ ਦੀ ਵੀ ਜਾਂਚ ਲਈ ਇਕ ਸੇਵਾ-ਮੁਕਤ ਹਾਈ ਕੋਰਟ ਦੇ ਜੱਜ ਨੂੰ ਨਿਯੁਕਤ ਕੀਤਾ ਸੀ। ਫੈੱਡਰੇਸ਼ਨ 'ਤੇ ਨੌਕਰਸ਼ਾਹੀ ਦੀ ਅਸਮਰੰਥਾ ਦਾ ਵੀ ਦੋਸ਼ ਲੱਗਦਾ ਰਹਿੰਦਾ ਹੈ।ਉਦਾਹਰਨ ਵਜੋਂ ਗੁੱਡਮਾਸਟਰ ਕੋਨੇਕੂ ਹੰਪੀ ਨੇ ਉਨ੍ਹਾਂ 'ਤੇ ਸ਼ਤਰੰਜ ਓਲੰਪੀਆਡ 'ਚ ਹਿੱਸਾ ਲੈਣ ਤੋਂ ਰੋਕਣ ਦਾ ਦੋਸ਼ ਲਾਇਆ ਸੀ।

## ਬੇਨਿਯਮੀਆਂ ਨੂੰ ਲੈ ਕੇ ਵੀ ਲੱਗ ਚੁੱਕੈ ਜੁੱਰਮਾਨਾ

ਇਹ ਨਹੀਂ ਕਿ ਵੈੱਡਰੇਸ਼ਨ 'ਤੇ ਨਜ਼ਰ ਨਹੀਂ ਰੱਖੀ ਜਾ ਰਹੀ ਪਰ ਬਾਵਜੂਦ ਇਸ ਦੇ ਵੈੱਡਰੇਸ਼ਨ ਦੇ ਅਹੁਦੇਦਾਰ ਬੇਇਜ਼ਤੀ ਕਰਵਾਉਣ 'ਚ ਕੋਈ ਕਸਰ ਨਹੀਂ ਛੱਡਦੀ ਭਾਰਤੀ ਪ੍ਰਦੀਗਿਰਤਾ ਕਮਿਸ਼ਨ (ਸੀ. ਸੀ. ਆਈ.) ਵੈੱਡਰੇਸ਼ਨ ਨੂੰ ਖਿਡਾਰੀਆਂ 'ਤੇ ਗੈਰ-ਵਾਜਿਬ ਪਾਬੰਧੀ ਲਾਉਣ ਦਾ ਦੇਸ਼ੀ ਠਹਿਰ ਯੂੰਕਾ ਹੈ। ਕਮਿਸ਼ਨ ਨੰ ਪ੍ਰਤੀਯੋਗਿਤਾ ਕਾਨੂੰਨ ਦੀ ਧਾਰਾ 3 ਅਤੇ 4 ਉਲੇਘਣਾ ਦੇ ਮਾਮਲੇ 'ਚ ਵੈੱਡਰੇਸ਼ਨ 'ਤੇ 10.69 ਮਿਲੀਅਨ (69 ਦ ਮਾਮਲ 'ਚ ਵਡਕਬਨ ਤੋਂ 10.69 ਮਲਾਮਲ (6.6 ਲੰਡ ਕੁਪਏ) ਦਾ ਸੁਰਮਾਨਾ ਲਾਇਆ ਸੀ। ਇਸ ਜੁਰਮਾਨਾ 4 ਭਾਰਤੀ ਸ਼ਤਰੇਜ ਖਿਡਾਰੀਆਂ ਵੱਲੋਂ ਦਾਇਹ ਪਟੀਸ਼ਨ ਤੋਂ ਬਾਅਦ ਲਾਇਆ ਗਿਆ ਸੀ। ਖਿਡਾਰੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਵੈਡਕੇਸ਼ਨ ਦੇ ਰਜਿਸਟ੍ਰੇਸ਼ਨ ਫਾਰਮ 'ਚ ਇਕ ਇਸ ਤਰ੍ਹਾਂ ਦੀ ਸ਼ਰਤ ਸ਼ਾਮਿਲ ਸੀ, ਜਿਸ ਰਹਿਤ ਖ਼ਿਡਾਰੀ ਕਿਸੇ ਵੀ ਗੈਰ ਵੈਡਕੇਸ਼ਨ ਮਾਣਤਾ ਪ੍ਰਾਪਤ ਟੂਰਨਾਮੈਂਟ 'ਚ ਗਿੱਸਾ ਨਹੀਂ ਲੈ ਸਕਦੀ ਸੀ।

#### 5 ਮੈਚਾਂ ਦੀ ਲੜੀ ਦੇ ਚੌਥੇ ਟੀ-20 ਮੈਚ 'ਚ ਮੇਜ਼ਬਾਨ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ

# ਗੇਂਦਬਾਜ਼ਾਂ ਦੇ ਦਮ 'ਤੇ ਭਾਰਤ ਨੇ ਬਣਾਈ 2-1 ਦੀ ਬੜ੍ਹਤ



ਵਿਕਟ ਲੈਣ ਤੋਂ ਬਾਅਦ ਸਾਥੀ ਖਿਡਾਰੀਆਂ ਨਾਲ ਜਸ਼ਨ ਮਨਾਉਂਦਾ ਅਕਸ਼ਰ ਪਟੇਲ।

ਵਿਕਟ ਲੈਣ ਤੋਂ ਬਾਅਦ ਸਾਬੀ ਪਿਡਾਹੀਆਂ ਨਾਲ ਜਸ਼ਨ ਮਨਾਉਂਦਾ ਕੇਰਾਹਾ (ਗੋਲਭ ਕੋਸਟ, 6 ਨਵੰਬਰ (ਭਾਸ:, ਸੁਰਿਵਰਪਾਲ ਖੇਰਧਾ) ਅਗਲ ਪੋਲਾ ਅਤੇ ਵਾਲਿਗਨ ਲੰਦਰ ਦੀ ਸਾਨਦਾਰ ਗੇਂਦਬਾਸ਼ੀ ਨਾਲ ਭਾਰਤ ਨੇ ਵੀਤਵਾਰ ਨੂੰ ਇਥੇ ਚੋਥੇ ਟੀ-20 ਅੰਤਰਗਾਲੀ ਨਾਲ ਭਾਰਤ ਨੇ ਵੀਤਵਾਰ ਨੂੰ ਇਥੇ ਚੋਥੇ ਟੀ-20 ਅੰਤਰਗਾਲਟਰੀ ਕ੍ਰਿਕਟ ਮੈਚ 'ਚ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਾਰਾ ਕੇ 5 ਮਿੰਦਾ ਦੀ ਲੜੀ 'ਚ 2-1 ਨਾਲ ਬੜ੍ਹਤ ਬਣਾਈ ਭਾਰਤ ਦੀਆਂ 168 ਦੌੜਾਂ ਦੇ ਹੋਏ ਦੀ ਦਾ ਪਿਛਾ ਕਰਦੇ ਹੋਏ ਆਸਟ੍ਰੇਲੀਆ ਦੀ ਨੀ ਵਾਜ਼ਿਕਨ ਦੇ ਉੱਦੇ (3 ਵਿਕਟ), ਅਗਲਬ ਪਟੋਲ (2 ਵਿਕਟ) ਅੰਤ ਸ਼ਿਕਮਾਂ ਦੁਸ਼ੇ (2 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ 18.2 ਦਿਕਾਂ ਦੀ 119 ਦੌੜਾਂ 'ਤੇ ਚੰਦੇ ਹੋ ਗਈ। ਆਸਟ੍ਰੇਲੀਆ ਦੀ ਲਈ ਜਾਂਦੇ ਵਾਲੇ ਕੁਝ ਦਾ ਸ਼ਿਕਾਮਾ ਸਨਥ ਦੇ ਲਿਆ (3 ਵਿਕਟ) ਅਤੇ ਸ਼ਿਕਮਾਦਾ ਸਰੋਕ ਬਣਾ ਸਿਕਾਮਾ ਨਾਲ ਦੇਲ ਸੀ, 2 ਵਿਕਟ) ਅਤੇ ਐਂਡਜ ਸੰਘਾ (3 ਵਿਕਟ) ਨੇ ਇਸ ਤੋਂ ਪਹਿਲਾਂ ਆਪਰੀ ਦਿਕਾਂ 'ਚ ਭਾਰਤ ਨੂੰ ਆਗਣਾਰ ਕੋਟ ਦਿੱਤਾ ਜਿਸ਼ ਨਾਲ ਇਸ ਮੀ 2 ਵਿਕਟ) ਲੋਹ ਐਂਡਜ ਸੰਘਾ (3 ਵਿਕਟ) ਨੇ ਇਸ ਤੋਂ ਪਹਿਲਾਂ ਆਪਰੀ ਦਿਕਾਂ 'ਚ ਭਾਰਤ ਨੇ ਲਗਾਰਾਤ ਕੋਟ ਦਿੱਤਾ ਜਿਸ ਨਾਲ ਇਸ ਮੀ 2 ਵਿਕਟਾ 'ਤੇ 121 ਦੌੜਾਂ ਬਣਾ ਕੇ ਦੰਗੀ ਸਥਿਤੀ 'ਚ ਦਿਸ਼ ਰਹੀ ਮਹਿਮਾਨ ਟੀਮ 8 ਵਿਕਟਾਂ 'ਤੇ 167 ਦੌੜਾਂ ਹੀ ਭਣਾ ਸਕੀ। ਭਾਰਤ ਕੋਟ ਸਨਸਾਮੀ ਬੈਟੋਕਸ਼ਜ਼ ਸ਼ੁਭਮਨ ਗਿੱਲ 39 ਗੇਂਦਾਂ 'ਚ ਮੁਲੰਗਰ ਸ਼ਿਕਾਮਾ ਸ਼ਿਕੁੰਡਕ ਸ਼ਰਮਾ (28), ਇਸ਼ਾਂ ਸੁਰਵਾਨ ਤੋਂ ਕਾਰ ਕੇਟ ਪਾਸ ਸਕੱਗਰ ਕਿਹਾ। ਅਗਿਡਕ ਸ਼ਰਮਾ (28), ਇਸ਼ਾਂ ਸੁਰਵਾਨ ਤੋਂ ਕਰਾ ਕੇਟ ਪਾਸ ਸਕੱਗਰ ਕਿਹਾ। ਅਗਿਡਕ ਸਰਮਾ (28) ਸ਼ਿਕਾਮ ਤੋਂ ਵੋਗੇ ਦੀ ਸ਼ਿਕਾਮਾ ਤੋਂ ਵੇਗੇ ਦੀ ਸ਼ਿਕਾਮਾ ਤੋਂ ਮੁਕਾਸ਼ ਦੀ ਮੁਕਾਸ਼ ਦੀ ਮੁਕਾਸ਼ ਦੀ ਸ਼ਿਕਾਮਾ ਤੋਂ ਜ਼ਿਕਾਮਾ ਤੋਂ ਵੀ ਤੋਂ ਦੀ ਸ਼ਕਾਸ਼ ਦੀ ਸ਼

ਟੀਚੇ ਦਾ ਪਿੱਛਾ ਕਰਨ ਉਤਰੇ ਆਸਟ੍ਰੇਲੀਅ ਦੀ ਦੇ ਬਿੱਛਾ ਕਰਨ ਚੂਤਰ ਆ ਸਟ੍ਰਨੀਆਂ ਦੇ ਬੱਲੇਬਾਜ਼ਾਂ ਨੂੰ ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ਦਬਾਅ 'ਚ ਰੱਖਿਆ। ਮੈਬਿਊ ਸ਼ਾਰਟ (25) ਨੇ ਅਰਸ਼ਦੀਪ ਸਿੰਘ (22 ਦੌੜਾਂ 'ਤੇ 1 ਵਿਕਟ) 'ਤੇ ਦਬਾਅਂ 'ਚ ਰੱਖਿਆ। ਮਿੱਚਊ ਸ਼ਾਹਟ (2.5) ਨੇ ਅਰਜ਼ਦੀ। ਸਿੰਘ (2. ਦੇੜਾਂ 1.1 ਵਿਕਟ )' ਤੇ ਜਨਜ਼ਦੀ। ਸਿੰਘ (2. ਦੇੜਾਂ 1.1 ਵਿਕਟ ) 'ਤੇ ਗੰਟਬਾਜ਼ ਦੇ ਅਗਲ ਚਿਫ 'ਚ ਵੀ ਛੱਕਾ ਅਤੇ ਦੀ ਸ਼ਾਹੀ ਅਤੇ ਜ਼ਾਮੀ ਤੁਸ਼ਤੀ ਅਤਾ ਦੇ ਜ਼ਾਮੀ ਤੁਸ਼ਤੀ ਜ਼ਾਮੀ ਤੋਂ ਜ਼ਾਮੀ ਤੁਸ਼ਤੀ ਜ਼ਾਮੀ ਤੋਂ ਜ਼ਾਮੀ ਤੁਸ਼ਤੀ ਜ਼ਾਮੀ ਤੇ ਜ਼ਾਮੀ ਤੁਸ਼ਤੀ ਜ਼ਾਮੀ ਤੇ ਜ਼ਾਮੀ ਤੇ

## ਮੰਧਾਨਾ ਆਈ. ਸੀ. ਸੀ. ਦੀ ਮਹੀਨੇ ਦੀ ਸਰਵੋਤਮ ਖਿਡਾਰਨ ਲਈ ਨਾਮਜ਼ਦ



ਦੀ NGਚ 3N 198 '00 PCI (N'INE

ਮਾਣ ਲਈ ਦੁੱਖਣੀ ਅਫਰੀਕਾ ਦੀ
ਕਪਤਾਨ ਲੰਗ ਵੈਲਵਾਰਟ ਅਤੇ
ਅਸਟੇਲੀਆ ਦੀ ਹਮਲਾਵਰ
ਬੰਲੇਬਾਦ ਅੰਸ਼ਰੀ ਗਾਰਤਕਰਨ ਨਾਲ
ਮੁਕਾਲੇ 'ਚ ਹੋਵੇਗੀ। ਮੰਧਾਨਾ ਨੇ
ਟਾਪਕੂਮ 'ਚ ਭਾਰਤੀ ਬੱਲੇਬਾਦੀ ਦੀ
ਕੰਪ ਦੌਰਮ ਸਲਮੀ ਬੱਲੇਬਾਦੀ ਪ੍ਰੀਤਰੀ ਸਾਫ਼ੇਲ ਨਾਲ ਕਈ ਸ਼ਾਨਦਾਰ ਸਾਵਾਦੀਆਂ ਕੀਤੀਆਂ 129 ਸਾਲਦੀ ਮੰਧਾਨਾ ਦੀ ਸ਼ੁਰੂਆਤ ਭਾਵੇਂ ਹੋਲੀ ਰਹੀ। ਕਿ ਉਸ ਨੇ ਅਸਟੇਲੀਆਂ ਵਿਯੁੱਧ 80 ਦੋੜਾਂ ਅਤੇ ਵਿਰਾਲੋਫ਼ ਵਿਕੁੱਧ ਭਾਵਤ ਦੋਵੇਂ ਮੰਦ ਹਾਰ ਗਿਆ ਪਰ ਮੰਧਾਨਾ ਚੰਗੀ ਲਹਿਰ 'ਚ ਦਿਕਾਈ ਦਿੱਤੀ।

## ਐੱਫ. ਆਈ. ਐੱਚ. ਪੁਰਸ਼ ਜੂਨੀਅਰ ਵਿਸ਼ਵ ਕੱਪ ਟਰਾਫੀ ਦੌਰਾ ਅੱਜ ਤੋਂ

ਨਵੀਂ ਦਿੱਲੀ, 6 ਨਵੰਬਰ (ਭਾਸ਼ਾ)- ਵੱਕਾਰੀ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਟਰਾਫੀ ਰਵਾਰ ਤੋਂ ਸ਼ੁਰੂ ਹੋਣ ਵਾਲੇ ਦੇਸ਼-ਵਿਆਪੀ ਦੌਰੇ ਦੌਰਾਨ ਭਾਰਤ ਦੇ 20 ਸ਼ਹਿਰਾਂ ਦਾ ਦੌਰਾ ਕਰੇਗੀ। ਨਵੀਂ ਦਿੱਲੀ, 6 ਨਵਬਰ (ਭਾਸ਼ਾ) - ਕਥਾਰੀ ਪੁਰਸ਼ ਸੁਨੀਮਰ ਹਾਂਗ। ਬਖ਼ਬਵ ਕਪ ਟਰਾਬ। ਡ੍ਰਿਕਵਾਰ ਡਿਸ਼ੂ ਡੁੱਟ ਕਾਲੇ ਦੇਸ਼ -ਵਿਆਪ ਤੋਂ ਚੰਦਾਨ ਭਾਰਤ ਦੇ ਹਨ। ਗਿਜ਼ਾਂ ਦਾ ਦੇਰਾ ਕਰੀ। ਇਹ ਦੌਰਾ ਡੁੱਕਰਵਾਰ ਨੂੰ ਹਾਕੀ ਇੰਡੀਆ ਸ਼ਤਾਬਦੀ ਸਮਾਹੌਹ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵਰੀਆ, ਤਾਮਿਲਨਾਡੂ ਦੇ ਉੱਧ-ਮੁੱਖ ਮੰਤਰੀ ਉੰਦੀਨਪੀ ਸਟਾਲਿਨ, ਐਫ ਆਈ. ਐੱਚ. ਪ੍ਰਧਾਨ ਵਾਤੇ ਤੱਕਬ ਇਕਰਾਮ, ਹਾਕੀ ਇੰਡੀਆ ਦੇ ਪਾਸ ਦਿੰਸਪੇ ਟਰਕੀ, ਜਨਨ ਸਰਕੇ ਭਲੋਂ ਨਾ ਤਾਂ ਸਿੰਘ ਅਤੇ ਕੈਸ਼ੀਅਰ ਸੰਕਰ ਜੇ. ਮਨੋਹਰਨ ਦੀ ਹਾਜ਼ਰੀ ਦੇ ਅਧਿਕਾਰਕ ਤੌਰ 'ਤੇ ਸ਼ੁਰੂ ਹੋਵੇਗਾ।

#### ਰਾਸ਼ਟਰਪਤੀ ਮੁਰਮੂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੀਤੀ ਮੁਲਾਕਾਤ



ਨਵੀਂ ਦਿੱਲੀ, (ਭਾਸ਼ਾ)– ਭਾਸ਼ਟਰਪਤੀ ਦੁੱਪਦੀ ਮੁਰਮੂ ਨੇ ਵੀਰਵਾਰ ਨੂੰ ਇਥੇ ਹਾਸ਼ਟਰਪਤੀ ਭਵਨ ਵਿਚ ਆਈ. ਸੀ. ਸੀ. ਮਹਿਲਾ ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ, ਜਿਸ 'ਚ ਕਪਤਾਨ ਹਰਮਨਪੀਤ ਕੌਰ ਨੇ ਉਨ੍ਹਾਂ ਨੂੰ ਸਮੇਂ ਰਿਫਾਰੀਆਂ ਦੇ ਹਸਤਾਖਰ ਵਾਲੀ ਜਰਸੀ ਭੋਟ ਕੀਤੀ ਭਾਰਤ ਨੇ ਐਫਕਾਰ ਨੂੰ ਨਵੀਂ ਮੁਕੀਦਾ ਦੇ 50 ਵਿਚਣੇ ਵਿਚਲ ਕੰਧ ਵਾਈਨਲ 'ਚ ਦੇਟਰੀ ਅਫਰੀਕਾ ਕੁੱਡੀ ਭਾਰਤ ਨੇ ਐਫਕਾਰ ਨੂੰ ਨਵੀਂ ਮੁਕੀਦਾ ਦੇ 50 ਵਿਚਣੇ ਵਿਚਲ ਕੰਧ ਵਾਈਨਲ 'ਚ ਦੇਟਰੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਮਹਿਲਾ ਕ੍ਰਿਕਟ 'ਚ ਆਪਣਾ ਪਹਿਲਾ ਸੰਸਾਰਿਕ ਪਿਤਾਬ ਜਿੱਤ ਕੇ ਇਤਿਹਾਸ ੂ ਫ਼ਿਰਿਆ I ਰਾਸ਼ਟਰਪਤੀ ਮੁਰਮੂ ਨੇ ਟੀਮ ਨੂੰ ਉਸ ਦੀ ਇਤਿਹਾਸਕ ਉਪਲਬਧੀ 'ਤੇ ਵਧਾਈ ਦਿੱਤੀ ਅਤੇ ਕਿਹਾ ਕ ਖਿਡਾਰੀਆਂ ਨੇ ਸਿਰਫ ਇਤਿਹਾਸ ਹੀ ਨਹੀਂ ਰਚਿਆ, ਬਲਕਿ ਉਹ ਨੌਜਵਾਨ ਪੀੜੀ ਲਈ ਆਦਰਸ਼ ਵੀ ਬਣ ਗਈ ਹੈ।ਇਸ ਮੁਲਾਕਾਤ ਦੌਰਾਨ ਹਰਮਨਪ੍ਰੀਤ ਨੇ ਰਾਸ਼ਟਰਪਤੀ ਨੂੰ ਟੀਮ ਜਰਸੀ ਭੇਟ ਕੀਤੀ।

#### ਅੰਡਰ-19 ਪਰਸ਼ ਵਿਸ਼ਵ ਕੱਪ ਦੇ ਫਾਰਮੈੱਟ 'ਚ ਕੋਈ ਬਦਲਾਅ ਨਹੀਂ

ਦੁਝਈ, 6 ਨਵੰਬਰ (g. ਐੱਨ. ਆਈ.) - ਅੰਤਰਯਾਸ਼ਟਰੀ ਕ੍ਰਿਕਟ ਪੀਸ਼ਾਰ (ਆਈ. ਸੀ. ਸੀ.) ਨੇ ਅੰਗਰ-19 ਪ੍ਰਗਸ਼ ਵਿਚਵ ਕੱਪ ਦੇ ਵਾਹਮੈਂਟ 'ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਇਹ 50 ਓਵਰ ਦਾ ਹੀ ਰਹੇਗਾ। ਇਹ ਫੈਸਲਾ ਤੁੰਪਵਾਰ ਨੂੰ ਮੁੱਖ ਕਾਰਜਕਾਰੀ ਕਮੇਟੀ (ਸੀ. ਈ. ਸੀ. ਦੀ ਬੈਠਕ ਦਾ ਲਿਆ ਗਿਆ, ਜਿੱਥੇ ਇਸ ਗੱਲਾਂ ਤੋਂ ਵੀ ਸੰਗਿਮਤੀ ਬਣੀ ਕਿ ਵਿਸ਼ਵ ਨਿਵਾਏ ਨੂੰ ਸਥਾਈਰ ਗੱਸਿਰ 'ਚ ਬਿਡਾਰੀਆਂ ਦੇ ਨਾਮਕਟਣ ਅਤੇ ਅਸਰ ਦੇ ਅਧਿਕਾਰਾਂ ਨੂੰ ਲੈ ਕੇ ਵਿਸ਼ਵ ਕ੍ਰਿਕਟਰ ਸੰਘ ਪਿਲਬਾਲੂ ਸੀ. ਏ. ਨਾਲ ਗੱਲਾਤ ਕਰਨ ਸ਼ਿਰੂਤਰ ਨਹੀਂ ਹੀ ਡਲਾਲੂ ਸੀ. ਏ. ਦੀ ਹਿੱਸਾਰੀ 'ਤੇ ਗਮਮੀ ਫੈਸਲਾ ਆਈ. ਸੀ. ਸੀ. ਬੋਰਡ ਵਲੋਂ ਭੁੱਕਵਾਰ ਨੂੰ ਲਿਆ ਜਾਵੇਗਾ, ਜੋ ਦੁਝਈ 'ਚ ਚੱਲ ਰਹੀਂ ਰਿਮਾਹੀ ਬੈਠਕ ਦਾ ਆਪਰੀ ਦਿਨ ਹੈ।

ਹੈਪੀ ਛੋਗਜਿਹਾਜ਼ ਲਿਮਾਣਿਡ ਸੀ. ਆਈ. ਐੱਨ. : L28910PB1979PLC004008 ਰਜਿਸਟਰਡ ਦਫ਼ਤਰ : B-XXIX-2254/1. ਕੰਗਨਵਾਲ ਰੋਡ. ਪੀ. ਓ. ਸੁਗਿਆਣਾ, ਲੁਧਿਆਣਾ-141120. ਪੰਜਾਬ, ਭਾਰਤ. ਟੈਲੀਫੋਨ ਨੰ: : ।91 161 5217162, ਈ ਮੇਲ : compliancofficer@happyforgingsltd.co.in/ ਵੈਂਬਸਾਈਟ : www.happyforgingsltd.com

30 ਸਤੰਬਰ, 2025 ਨੂੰ ਪਤਮ ਹੋਈ ਤਿਮਾਹੀ ਤੇ ਛਿਮਾਹੀ ਲਈ ਸਟੈਂਡਅਲੋਨ ਤੇ ਕੰਸੋਲੀਡੇਟਿਡ ਦਿੱਤੀ ਨਤੀਜਿਆਂ ਦੀ ਆਡਿਟ-ਰਹਿਤ ਸਟੇਟਮੈਂਟ ਦਾ ਸਾਰ

ਵੇਰਵਾ	ਸਟੈਂਡਅਲੋਨ						वंगलोडीटड					
	ਖ	ਖਤਮ ਹੋਈ ਤਿਮਾਹੀ		ਖਤਮ ਹੈ	ਈ ਛਿਮਾਹੀ	ਖਤਮ ਹੋਇਆ ਸਾਲ	1	ਖਤਮ ਹੋਈ ਤਿਮਾਹੀ			ਫਿਮਾਹੀ	ਖਤਮ ਹੋਇਆ ਸਾਲ
	30.09.2025	30.06.2025	30.09.2024	30.09.2025	30.09.2024	31.03.2025	30.09.2025	30.06.2025	30.09.2024	30.09.2025	30.09.2024	31.03.2025
	ਆਡਿਟ ਰਹਿਤ	ಶಾಶಿಕ ಕರಿತ	ਆਡਿਟ ਰਹਿਤ	ਆਡਿਟ ਰਹਿਤ	ਆਡਿਟ ਰਹਿਤ	ਆਡਿਟ ਕੀਤਾ	ਆਡਿਟ ਰਹਿਤ	ਆਡਿਟ ਰਹਿਤ	ਆਡਿਟ ਰਹਿਤ	ਆਡਿਟ ਰਹਿਤ	ਆਡਿਟ ਰਹਿਤ	ભાકિટ લીકા
ਆਪ੍ਰੇਸ਼ਨਜ਼ ਤੋਂ ਮਾਲੀਆ	37,738.55	35,380.34	36,113.22	73,118.89	70,259.78	140,889.47	37,738.55	35,380.34	36,113.22	73,118.89		140,889.47
ਹੋਰ ਆਮਦਨ	625.08	1,035.15	1,313.82	1,660.23	2,080.13	3,756.81	625.01	1,035.04	1,308.11	1,660.05	2,068.76	3,745.01
ਕੁਲ ਆਮਦਨ	38,363.63	36,415.49	37,427.04	74,779.12	72,339.91	144,646.28	38,363.56	36,415.38	37,421.33	74,778.94	72,328.54	144,634.48
ਮਿਆਦ ਲਈ ਸ਼ੁੱਧ ਲਾਭ/(ਹਾਨੀ) (ਟੈਕਸ ਤੋਂ	9,860.62	8,864.54	9,728.34	18,725.16	18,316.43	35,967.41	9,860.37	8,864.33	9,722.45	18,724.70	18,304.88	35,955.34
ਪਹਿਲਾਂ, ਐਕਸੈਪਸ਼ਨਲ ਤੇ/ਜਾਂ												
ਐਕਸਟ੍ਰਾਆਰਡੀਨਰੀ ਆਈਟਮਾਂ।												
ਮਿਆਦ ਲਈ ਸ਼ੁੱਧ ਲਾਤ/(ਹਾਨੀ) (ਟੈਕਸ ਤੋਂ	9,860.62	8,864.54	9,728.34	18,725.16	18,316.43	35,967.41	9,860.37	8,864.33	9,722.45	18,724.70	18,304.88	35,955.34
ਪਹਿਲਾਂ, ਐਕਸੈਪਸ਼ਨਲ ਡੇ/ਜਾਂ ਐਕਸਟਾਆਰਡੀਨਰੀ ਆਈਟਮਾਂ ਤੋਂ ਸਾਅਦ)												
	704000	0.500.00	744004	40.040.05	40.500.40	00.757.40	704050	0.500.04	7 400 05	40.040.00	40.540.00	00.740.00
ਮਿਆਦ ਲਈ ਸ਼ੁੱਧ ਲਾਭ/(ਹਾਨੀ) (ਟੈਕਸ ਤੋਂ ਬਾਅਦ, ਐਕਸੈਪਸ਼ਨਲ ਤੋਂ/ਜਾਂ	7,343.83	6,569.02	7,142.84	13,912.85	13,528.48	20,757.40	7,343.58	0,568.81	7,130.95	13,912.39	13,516.93	26,743.63
ਬਾਅਦ, ਅਕਸਪਸ਼ਨਨ ਤ/ਜਾ ਐਕਸਟਾਆਰਡੀਨਰੀ ਆਈਟਮਾਂ ਤੋਂ ਬਾਅਦ।												
	7,355.88	6,107.40	6.776.90	13.463.28	13,352.29	26.907.86	7.355.63	6.107.19	6.771.01	13.462.82	13.340.74	26.894.03
ਮਿਆਦ ਲਈ ਕੁਲ ਵਿਆਪਕ ਆਮਦਨ	7,555.00	0,107.40	0,770.50	15,405.20	15,552.25	20,507.00	7,333.03	0,107.19	0,771.01	13,402.02	15,540.74	20,094.03
(ਮਿਆਦ ਲਈ ਸ਼ਾਮਲ ਲਾਭ/(ਹਾਨੀ। (ਟੈਕਸ ਤੋਂ												
ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ												
ਹੋਂ ਬਾਅਦ)												
ਇਕਵਿਟੀ ਸ਼ੇਅਰ ਕੈਪੀਟਲ	1,886.09	1,885.72	1,884.10	1,886.09	1,884.10	1,884.84	1,886.09	1,885.72	1,884.10	1,886.09	1,884.10	1,884.84
ਰਿਜ਼ਰਵਜ਼ (ਰੀਵੈਲੂਏਸ਼ਨ ਰਿਜ਼ਰਵ ਨੂੰ ਛੱਡ ਕੇ)	-	-				183,083.80	-	-	-	-	-	183,069.77
ਪਿਛਲੇ ਸਾਲ ਦੀ ਆਹਿਟ ਕੀਤੀ ਬੈਲੇਂਸ ਜੀਟ												
'ਚ ਦਰਸਾਏ ਅਨੁਸਾਰ												
ਪ੍ਰਤੀ ਇਕੁਇਟੀ ਸ਼ੇਅਰ ਕਮਾਈ (2 ਰੁਪਏ ਹਰੇਕ ਦੀ ਫੇਸ ਵੇਲਿਉ।	-	-	-	-	-	-	-	-	-	-	-	-
ਪਤੀ ਸ਼ੇਅਰ ਕਮਾਈ (ਬੇਸਿਕ) (ਰਪਿਆਂ 'ਚ)	7.79	6.97	7.58	14.76	14.36	28.40	7.79	6.97	7.58	14.76	14.35	28.39
ਪ੍ਰਤੀ ਸ਼ੇਅਰ ਕਮਾਈ (ਡਿਲਿਊਟਿਡ) (ਤੁਪਿਆਂ 'ਚ)	7.78	6.96	7.57	14.73	14.34	28.39	7.78	6.96	7.57	14.73	14.33	28.37

ੱਕ 1. ਉੱਪਰ ਵਿੱਚੀ ਨਹੀਂਜਿਆਂ ਦੇ ਵਿਸ਼ਹਿਤ ਵਾਹੀਦ ਦਾ ਸਾਰ ਦਿੱਤਾ ਜ਼ਿਆ ਹੈ, ਜਿਸ ਨੂੰ ਸੰਧੀ ਜਿਸਦਿਕ ਦਿਸ਼ਰੇਗਨਨਾ ਚੋਰ ਜ਼ਿਸ਼ਕਰਨਾ ਜ਼ਿਲ੍ਹਾ ਸ਼ਿਲ੍ਹਾ ਤੇ ਜ਼ਿਲ੍ਹਾ ਸ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਤੇ ਦੇ ਗ੍ਰਹੰਸ਼ਨ 33 ਹੰਡਤ ਸਵਾਕ ਐਜਾਰੰਜ (\* ਜੋਣ ਵਾਦੇਸ਼ ਜੀਤਾ ਗਿਆ ਸੀ। ਦੇ ਉਸਦੇਕ ਵਿੱਚੀ ਸਰੀਜਿਆਂ ਦੀ ਆਇਕ ਲਈ ਵੱਲੋਂ ਸਰੀਜਿਆ ਤੇ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਤੇ ਜ਼ਿਲ੍ਹਾ ਜ਼ਿਲ੍ਹ ਜ਼ਿਲ੍ਹਾ ਜ਼ਿਲ੍ਹਾ

ਮਿਤੀ : 6 ਨਵੰਬਰ, 2025



ਆਸ਼ਾਸ਼ ਗ ਮੈਨੀਜਗ ਡਾਇਰੇਕ ਡੀ. ਆਈ. ਐੱਨ. : 018290

## ਕਲਾਸਵਾਈਡ

ਪੰਜਾਬ ਕੇਸਰੀ, ਜਗ ਬਾਣੀ ਅਤੇ ਹਿੰਦ ਸਮਾਚਾਰ ਜਲੰਧਰ), ਨਵੇਂਦਿਆ ਟਾਈਮਸ (ਦਿੱਲੀ) 'ਚ ਪਕਾਸ਼ਨ ਲਈ ro@thepunjabkesari.com ਭੋਜੋ।

ਜਪਣ ਇਸ਼ਤਿਹਾਰ ਰਾਤ 8 ਵਜੇ ਤੱਕ ਦਵਤਰ ਵਿਚ ਤੁੱਕ ਕਰਵਾ ਸਕਦੇ ਹੈ ਨਾਵੀ ਕਬਮ ਤੁਸੀਂ ਹੋਣ ਲਿਵੇ ਖਾਤੇ 'ਚ ਜਮ੍ਹਾ ਕਰਵਾਓ THE HIND SAMACHAR LTD. THE HIND SAMACHAR LTD.
HDFC Account No.: 00468730000145
IFSC Code: HDFC 0000046
ingus d'as series ratus

0181-5067240, 5067245
Whatsapp No.

91155-00949

ਪਵਾਸਦਰਜ਼ ਕੀਤਾ ਗਿਆ ਹੈ। ਰਹਨੀ 'ਵੀ ਅਤੇ <mark>ਰਜ਼ੀ ਦੇਵੀ</mark> ਇਕ ਹੀ

ਜੀਤਸ਼

ਮੈਂ ਰਾਮ ਕੁਮਾਰ ਪੁੱਤਰ ਲੇਟ ਸ਼੍ਰੀ ਤਾਮ ਪੈਨ ਪੈਸਿਲ ਕੈਪਨੀ 'ਚ ਘਰ ਬੈਠ ਕੇਮ ਕਰਕੇ ਪੜ੍ਹ-ਲਿਖ ਬਰੇਜ਼ਗਾਰ, ਲੜਕੇ ਲੜਕੀਆਂ, ਅੱਤੜਾਂ, ਮਰਦ ਪੈਕਿੰਗ ਕਰਕੇ ਵਾਸ ਪੁੱਤਰ ਲੇਟ ਸ੍ਰੀ ਅਮਰ ਸਿੰਘ ਸੀ ਪਿੰਡ ਫੈਹਿਰੂ ਡਹਿਸੀਲ ਲਸ਼ਾਹਾਂ ਜ਼ਿਲਾ ਪਟਿਆਵਾਂ ਮੋਟੀ ਦੁਧਨਸਾਧਾ, ਜ਼ਿਲਾ ਘੰਟਿਆਨਾ ਮੇਰੀ ਮਾਤਾ ਦੇ ਵੇਟਰ ਕਾਰਡ, ਮੇਤ ਦੇ ਸਰਟੀਓਐਟ ਅਤੇ ਹੋਰ ਸਬੂਤਾਂ ਤੇ ਮੇਰੀ ਮਾਤਾ ਦਾ ਨਾਮ ਰਤਨੀ ਦਵੀ ਹੈ। ਸਾਰੇ ਡੇਵੀਨਿਊ ਰਿਕਾਰਡ ਵਿਚ ਮੇਟੀ ਮਾਤਾ ਦਾ ਨਾਮ ਰਲੀ ਦੌਥੀ ਪਤਨੀ ਲੋਟ ਵਾਮ

## **✓** 22 WW B.Sc., 6.5 Wa

ਕੰਮ ਦੀ ਗਾਰੰਟੀ ਜ਼ਰੂਰੀ ਸ਼ੁਰਨਾ

#### 0175 ਇੰਡੀਆ ਓਪਨ ਸ਼ਾਟਗੰਨ ਮਕਾਬਲਾ ਐੱਚ. ਐੱਸ. ਨਕਾਈ ਨੇ ਜਿੱਤਿਆ ਸੋਨ ਤਮਗਾ



ਐੱਚ. ਐੱਸ. ਨਕਾਈ ਅਤੇ ਹੋਰਨਾਂ ਜੇਤੂਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ। ਫਾਅ੍ਕਲਨ

ਕੀਤ ਜਾਣ ਦੀ ਤਸਵੀਰੇ (ਹਾਲੀਵਾਲ ਫੈਟਕਪੂਰਾ, ਰੇਨਵੇਗ ਨਰਿੰਦਰ ਵੇਡੂ - 0.17 ਵਿੰਡੀਆ ਓਪਨ ਸ਼ਾਟਗੇਨ ਮੁਕਾਬਲਾ, ਜੋ ਕਿ 30 ਅਕਤੂਬਰ ਤੋਂ 5 ਨਵੇਬਰ 2023 ਤੱਕ ਪਟਿਆਲਾ 'ਚ ਆਈਜ਼ਕ ਕੀਤਾ ਗਿਆ, ਵਿਚ ਦੇਸ਼ ਭਰ ਤੋਂ ਸੂਟਰਾਂ ਨੇ ਹਿੰਸਾ ਲਿਆ ਮਿਸਾਟਰਜ਼ ਫੈਟਾਗਰੀ (ਸਕੀਟ) ਵਿਚ ਔਰ. ਐੱਸ. ਨਕਾਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜ਼ਿੰਡਿਆ, ਜਦਕਿ ਡਾ. ਦੀਪੀਦਰ ਸੰਧੂ ਨੇ ਚਾਂਦੀ ਅਤੇ ਗੁਰਿੰਦਰ ਗਰਚਾ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਅੱਦ. ਐੱਸ. ਨਕਾਈ, ਜੋ ਕਿ ਵੈਸਟ ਪੁਆਇਟ ਸਕੂਲ ਕੋਟਕਪੁਰਾ ਦੇ ਕਾਰਿਕਟਰਜ਼ ਗੈ.ਕਾ. ਨੇ ਆਪਣੀ ਪਿੱਟ ਕੋਂ

ਕੋਟਕਪੂਰਾ ਦੇ ਡਾਇਰੈਕਟਰ ਵੀ ਹਨ, ਨੇ ਆਪਣੀ ਜਿੱਤ ਤੋਂ ਬਾਅਦ ਕਿਹਾ, "ਓਲੰਪਿਕ 'ਚ ਹਿੱਸਾ ਲੈਣ ਲਈ ਸਰੀਰਕ ਤੇ ਬਾਅਦ ਗਿਰਾ, 'ਦਾਲਘਕ' ਦਾ ਹਿਸਾ ਲਣ ਲਈ ਸਗਰਕ ਤੋਂ ਮਾਨਸਿਕ ਦੋਵੇਂ ਤੋਂ ਹੋ ਤੇ ਤੰਦਸੁਤਤ ਹੁੰਦਰਾ ਬਹੁਤ ਗ੍ਰਗੀ ਹੈ। ਜਿਵੇਂ ਖੇਡਾਂ 'ਚ ਫਿਟਨੈੱਸ ਦੀ ਲੌੜ ਹੁੰਦੀ ਹੈ, ਓਹੇ ਜਿਹੀ ਲੌੜ ਜ਼ਿੰਦਗੀ 'ਚ ਸਫਲਤਾ ਹਾਸਨ ਕਰਨ ਲਈ ਵੀ ਹੁੰਦੀ ਹੈ।' ਇਸ ਮੌਕੇ ਵੇਸਟ ਪੁਆਇਣ ਸਕੂਲ ਪਰਿਵਾਰ ਨੇ ਐੱਚ. ਐੱਸ. ਨਕਾਈ ਨੂੰ ਸੋਨ ਤਮਕੀ ਲਈ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਨੂੰ ਪ੍ਰੇਰਣਾ ਸਰੋਤ ਕਰਾਰ ਦਿੱਤਾ।